

ਏਕਲ ਕਿਰਾਏਦਾਰ ਲਈ ਲਾਕਰ ਕਿਰਾਏ ਤੇ ਲੈਣ ਲਈ ਇਕਰਾਰਨਾਮਾ

ਸ਼ਾਖਾ ਦਾ ਨਾਂ		ਸ਼ਾਖਾ ਦਾ ਕੋਡ		ਲਾਕਰ ਲੜੀ ਅਤੇ ਸੰਖਿਆ		ਚਾਬੀ ਸੰ.: ☐ ਪਹਿਲਾ ਲਾਕਰ ☐ ਪਿਛਲਾ ਲਾਕਰ	ਕਿਰਾਏਦਾਰ ਦੀ ਫੋਟੋ
ਲਾਕਰ ਦਾ ਆਕਾਰ		ਸ਼ਾਖਾ ਸਹਿਰ ਸ਼ਰੇਣੀ		ਸੰਚਾਲਨ ਦੀ ਵਿਧੀ:			
ਕਿਰਾਏ ਦੀ ਰਿਕਵਰੀ ਲਈ ਏਸੀ		ਕਸਟਮਰ ਆਈਡੀ		ਛੋਟ %:	ਪ੍ਰਬੰਧਿਤ ਗਾਹਕ		
ਰੈਂਕ ਰੇਟ		ਵਸੂਲ ਕੀਤੇ ਜਾਣ ਵਾਲਾ ਕਿਰਾਇਆ		ਛੋਟ ਦਾ ਕਾਰਨ:			

ਐਚਡੀਐਫਸੀ ਬੈਂਕ ਲਿਮਿਟੇਡ, _____ (ਸ਼ਾਖਾ ਦਾ ਨਾਂ) (ਇਸ ਤੋਂ ਬਾਅਦ ਇਸ ਨੂੰ 'ਬੈਂਕ' ਬੁਲਾਇਆ ਜਾਵੇਗਾ)

(ਕਿਰਾਏਦਾਰ ਦਾ ਨਾਂ ਅਤੇ ਪਤਾ)

_____ ਨੂੰ (ਇਸ ਤੋਂ ਬਾਅਦ ਇਸ ਨੂੰ ਕਿਰਾਏਦਾਰ ਬੁਲਾਇਆ ਜਾਵੇਗਾ) ਕਿਰਾਏ ਤੇ ਦੇਣ ਲਈ ਰਾਜ਼ੀ ਹੈ, ਅਤੇ ਕਿਰਾਏਦਾਰ, ਸਮੇਂ-ਸਮੇਂ ਤੇ ਇਸ ਨਾਲ ਸਬੰਧਤ ਬੈਂਕ ਦੇ ਨਿਯਮਾਂ ਅਤੇ ਇਸ ਦੇ ਪਿਛਲੇ ਪਾਸੇ ਤੇ ਦਿੱਤੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ, ਇਸ ਵਿੱਚ ਉਲੇਖ ਕੀਤੇ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਨਿਰਧਾਰਤ ਕੀਤੇ ਜਾਣ ਤਕ, ਪਹਿਲਾਂ ਤੋਂ ਭੁਗਤਾਨਯੋਗ ਰੂ. _____ ਪ੍ਰਤੀ ਸਾਲ ਦੇ ਕਿਰਾਏ ਤੇ ਇਸ ਮਿਤੀ ਤੋਂ _____ ਸਾਲਾਂ ਲਈ ਬੈਂਕ ਦੀ ਲਾਕਰ ਸੰ. _____ ('ਲਾਕਰ') ਨੂੰ ਕਿਰਾਏ ਤੇ ਲੈਣ ਲਈ ਰਾਜ਼ੀ ਹੈ। ਕਿਰਾਏਦਾਰ ਬੈਂਕ ਨੂੰ ਲਾਕਰ ਦੇ ਕਿਰਾਏ ਦੀ ਰਿਕਵਰੀ ਦੇ ਪ੍ਰਤੀ ਪਹਿਲਾਂ ਤੋਂ ਹੀ ਹਰ ਸਾਲ ਉਪਰ ਉਲੇਖ ਕੀਤੇ ਖਾਤੇ ਨੂੰ ਡੈਬਿਟ ਕਰਨ ਦਾ ਅਧਿਕਾਰ ਦਿੰਦਾ ਹੈ। ਇਸ ਤੋਂ ਬਾਅਦ ਕਿਰਾਏਦਾਰ ਅਜਿਹੀ ਦਰ/ਦਰਾਂ ਤੇ ਪਹਿਲਾਂ ਤੋਂ ਕਿਰਾਏ ਦਾ ਭੁਗਤਾਨ ਕਰਨ ਦੁਆਰਾ ਅਤੇ ਅਜਿਹੇ ਨਿਯਮਾਂ ਅਤੇ ਸ਼ਰਤਾਂ ਅਤੇ ਅਜਿਹੀ ਅਵਧੀ ਲਈ ਬੈਂਕ ਦੀ ਸੂਝ ਤੇ ਇਸ ਨੂੰ ਜਾਰੀ ਰੱਖ ਸਕਦਾ ਹੈ ਜਿਸ ਦਾ ਸਮੇਂ-ਸਮੇਂ ਤੇ ਬੈਂਕ ਦੁਆਰਾ ਨਿਰਧਾਰਨ ਕੀਤਾ ਜਾ ਸਕਦਾ ਹੈ।

ਨਾਮਜ਼ਦਗੀ: ☐ ਹਾਂ (ਜੇ ਹਾਂ, ਤਾਂ ਕਿਰਪਾ ਕਰਕੇ ਹੇਠਾਂ ਨਾਮਜ਼ਦਗੀ ਦੇ ਵੇਰਵੇ ਭਰੋ) / ਜੇ ਲਾਗੂ ਨਹੀਂ ਹੁੰਦਾ ਹੈ ਤਾਂ ਕਿਰਪਾ ਕਰਕੇ ਕੱਟ ਦਿਓ

ਏਕਲ ਕਿਰਾਏਦਾਰ ਲਈ ਨਾਮਜ਼ਦਗੀ ਫਾਰਮੈਟ (ਫਾਰਮ ਐਸਐਲ1) [ਪੈਰਾ 1.5.2 (i) (a) ਦੇਖੋ]

ਲਾਕਰ ਦੇ ਸਬੰਧ ਵਿੱਚ ਏਕਲ ਕਿਰਾਏਦਾਰ ਦੁਆਰਾ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਸੈਕਸ਼ਨ 45ZE, ਅਤੇ ਬੈਂਕਿੰਗ ਕੰਪਨੀਜ਼ (ਨਾਮਜ਼ਦਗੀ) ਨਿਯਮ, 1985 ਦੇ ਨਿਯਮ 4(1) ਦੇ ਤਹਿਤ ਨਾਮਜ਼ਦਗੀ।

ਮੈਂ, _____

(ਨਾਂ ਅਤੇ ਪਤਾ)

ਮੇਰੀ/ਨਾਬਾਲਗ ਦੀ ਮੌਤ ਹੋਣ ਦੀ ਘਟਨਾ ਵਿੱਚ ਹੇਠਾਂ ਦਿੱਤੇ ਵਿਅਕਤੀ ਨੂੰ ਨਾਮਜ਼ਦ ਕਰਦਾ/ਦੀ ਹਾਂ _____

(ਸ਼ਾਖਾ/ਦਫਤਰ ਦਾ ਨਾਂ ਅਤੇ ਪਤਾ ਜਿਸ ਵਿੱਚ ਲਾਕਰ ਸਥਿਤ ਹੈ)

ਲਾਕਰ ਤਕ ਪਹੁੰਚ ਅਤੇ ਲਾਕਰ ਦੇ ਸਮਾਨ ਨੂੰ ਕੱਢਣ ਦੀ ਖੁੱਲ੍ਹ ਪ੍ਰਦਾਨ ਕਰ ਸਕਦਾ/ਦੀ ਹੈ, ਜਿਸ ਦੇ ਵਿਵਰਣ ਹੇਠਾਂ ਦਿੱਤਾ ਗਿਆ ਹੈ।

ਨਾਮਜ਼ਦ ਵਿਅਕਤੀ ਦੇ ਵੇਰਵੇ

ਨਾਂ, ਪਤਾ ਅਤੇ ਸੰਪਰਕ ਨੰ.	ਕਿਰਾਏਦਾਰ ਦੇ ਨਾਲ ਰਿਸ਼ਤਾ, ਜੇ ਕੋਈ ਹੈ	ਉਮਰ	ਨਾਮਜ਼ਦ ਵਿਅਕਤੀ ਦੀ ਜਨਮ ਮਿਤੀ (ਜੇ ਨਾਬਾਲਗ ਹੈ)

ਸਰਪ੍ਰਸਤ ਦੇ ਵੇਰਵੇ (ਜੇ ਨਾਮਜ਼ਦ ਵਿਅਕਤੀ ਨਾਬਾਲਗ ਹੈ)

(ਨਾਂ ਅਤੇ ਪਤਾ)

ਗਵਾਹ(ਹਾਂ) ਦਾ ਨਾਂ, ਪਤਾ ਅਤੇ ਹਸਤਾਖਰ[@]:

[@]ਸਿਰਫ ਅੰਗੂਣੇ ਦੇ ਨਿਸ਼ਾਨ/ਮਾਤ-ਭਾਸ਼ਾ ਵਿੱਚ ਘੋਸ਼ਣਾ-ਪੱਤਰ ਹੋਣ ਦੇ ਮਾਮਲੇ ਵਿੱਚ ਹੀ

ਨਾਮਜ਼ਦਗੀ: ☐ ਨਹੀਂ, ਮੈਂ ਘੋਸ਼ਣਾ ਕਰਦਾ/ਦੀ ਹਾਂ ਕਿ ਮੈਂ ਨਾਮਜ਼ਦਗੀ ਨਹੀਂ ਕਰਨਾ ਚਾਹੁੰਦਾ/ਦੀ ਹਾਂ

ਮੈਂ ਨਿਯਮਾਂ ਅਤੇ ਸ਼ਰਤਾਂ ਅਤੇ ਪਰਚੀ ਦੇ ਪਿੱਛੇ ਛਪੇ ਨਿਯਮਾਂ ਨੂੰ ਪੜ੍ਹ ਅਤੇ ਸਮਝ ਲਿਆ ਹੈ ਅਤੇ ਉਸ ਦੀ ਪਾਲਣਾ ਕਰਨ ਲਈ ਰਾਜ਼ੀ ਅਤੇ ਬਾਧਕਾਰੀ ਹਾਂ। ਬੈਂਕ ਦੁਆਰਾ ਕਿਰਾਏਦਾਰ ਨੂੰ, ਇੱਕ ਸੀਲਬੰਦ ਸਥਿਤੀ ਵਿੱਚ, ਇਸ ਦੇ ਨਾਲ ਦਿੱਤੇ ਲਾਕਰ ਸੰ. _____ ਲਈ ਚਾਬੀ ਸੰ. _____, ਜਿਸ ਦੀ ਰਸੀਦ ਨੂੰ ਕਿਰਾਏਦਾਰ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ।

ਇਸ ਇਕਰਾਰਨਾਮੇ ਦੇ ਤੱਤਾਂ ਅਤੇ ਨਿਯਮਾਂ ਅਤੇ ਸ਼ਰਤਾਂ ਅਤੇ ਪਰਚੀ ਦੇ ਪਿੱਛੇ ਛਪੇ ਨਿਯਮਾਂ ਨੂੰ ਕਿਰਾਏਦਾਰ ਦੁਆਰਾ ਪੜ੍ਹ ਅਤੇ ਸਮਝ ਲਿਆ ਗਿਆ ਹੈ ਅਤੇ ਪਰਚੀ ਦੇ ਪਿੱਛੇ ਉਲੇਖ ਕੀਤੇ ਹਰੇਕ ਧਾਰਾ ਦੇ ਨਾਲ ਸਹਿਮਤ ਹੈ ਅਤੇ ਉਸ ਦੁਆਰਾ ਬਾਧਕਾਰੀ ਹੈ। ਕਿਰਾਏਦਾਰ ਕੋਲ ਇਕਰਾਰਨਾਮੇ ਅਤੇ ਪਰਚੀ ਦੇ ਪਿੱਛੇ ਵਿਸਤ੍ਰਿਤ ਨਿਯਮਾਂ ਅਤੇ ਸ਼ਰਤਾਂ ਦੀ ਇੱਕ ਨਕਲ ਵੀ ਹੈ।

ਲਾਕਰ ਬਿਨੈਕਾਰ ਦਾ ਨਾਂ ਅਤੇ ਹਸਤਾਖਰ

ਐਚਡੀਐਫਸੀ ਬੈਂਕ ਲਿ ਲਈ (ਅਧਿਕਾਰਤ ਹਸਤਾਖਰ-ਕਰਤਾ)

ਮਿਤੀ: _____ ਸਥਾਨ: _____

ਨੋਟ : ਕਿਰਪਾ ਕਰਕੇ ਯਕੀਨੀ ਬਣਾਓ ਕਿ ਸਾਰੇ ਢੁਕਵੇਂ ਖੰਡਾਂ ਨੂੰ ਫਾਰਮ ਤੇ ਹਸਤਾਖਰ ਕਰਨ ਤੋਂ ਪਹਿਲਾਂ ਤੁਹਾਡੀ ਸੰਤੁਸ਼ਟੀ ਹੋਣ ਤਕ ਪੂਰੀ ਤਰ੍ਹਾਂ ਭਰਿਆ ਜਾਂਦਾ ਹੈ।

ਨਿਯਮ ਅਤੇ ਸ਼ਰਤਾਂ

- ਸੇਫ ਡਿਪੋਜ਼ਿਟ ਵੈਲਟ ਐਤਵਾਰ ਅਤੇ ਬੈਂਕ ਦੀਆਂ ਛੁੱਟੀਆਂ ਨੂੰ ਛੱਡ ਕੇ ਰੋਜ਼ ਦਫਤਰੀ ਸਮੇਂ ਦੇ ਦੌਰਾਨ ਖੁੱਲ੍ਹਾ ਰਹੇਗਾ। ਲਾਕਰ ਤਕ ਪਹੁੰਚ ਕਥਿਤ ਦਿਨਾਂ ਨੂੰ ਅਤੇ ਦੱਸੇ ਗਏ ਸਮੇਂ ਦੇ ਦੌਰਾਨ ਕਿਰਾਏਦਾਰ ਨੂੰ ਪ੍ਰਦਾਨ ਕੀਤੀ ਜਾ ਸਕਦੀ ਹੈ।
- ਬੈਂਕ ਲਾਕਰ ਤਕ ਪਹੁੰਚ ਲਈ ਉਪਰ ਦਿੱਤੇ ਸਮਿਆਂ ਨੂੰ ਬਦਲਣ ਲਈ ਅਜ਼ਾਦ ਹੋਵੇਗਾ ਅਤੇ ਅਜਿਹੀਆਂ ਸ਼ਰਤਾਂ ਨੂੰ ਜੋੜ ਸਕਦਾ ਹੈ ਜੋ ਕਿ ਅਨੁਸ਼ਫਲ ਲੱਗ ਸਕਦੀਆਂ ਹਨ, ਅਤੇ ਉਹ ਹਾਇਰਰ ਨੂੰ ਉਸ ਦਾ ਨੋਟਿਸ ਦੇਵੇਗਾ ਅਤੇ ਕਿਰਾਏਦਾਰ ਨੂੰ ਉਸ ਦੁਆਰਾ ਬਾਧਕਾਰੀ ਕੀਤਾ ਜਾਵੇਗਾ।
- ਕਿਰਾਏਦਾਰ ਲਾਕਰ ਤਕ ਪਹੁੰਚ ਦੇ ਮੰਤਵ ਅਤੇ ਹਾਇਰਰ ਜਾਂ ਉਸ ਦੇ ਏਜੰਟ (ਜੋ ਨਿਯੁਕਤ ਕੀਤਾ ਜਾਂਦਾ ਹੈ) ਦੀ ਪਛਾਣ ਦੇ ਸਬੰਧ ਵਿੱਚ ਸਾਰੇ ਨਿਯਮਾਂ ਅਤੇ ਨਿਯਮਕਾਂ ਦੀ ਪਾਲਣਾ ਕਰੇਗਾ/ਗੀ ਜਿਸ ਦਾ ਸਮੇਂ-ਸਮੇਂ ਤੇ, ਬੈਂਕ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ।
- ਜੇ ਕਿਰਾਏਦਾਰ ਲਾਕਰ ਦਾ ਸੰਚਾਲਨ ਕਰਨ ਲਈ ਇੱਕ ਅਧਿਕਾਰਿਤ ਏਜੰਟ ਨੂੰ ਨਿਯੁਕਤ ਕਰਨਾ ਚਾਹੁੰਦੇ ਹਨ; ਕਿਰਾਏਦਾਰ ਨੂੰ ਅਜਿਹੇ ਏਜੰਟ ਦੇ ਹਿੱਤ ਵਿੱਚ ਇੱਕ ਪਾਵਰ ਆਫ ਅਟਾਰਨੀ ਅਤੇ ਜਾਂ ਹੋਰ ਦਸਤਾਵੇਜ਼ਾਂ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਜਿਸ ਦੀ ਉਦੇਸ਼ ਲਈ ਬੈਂਕ ਦੁਆਰਾ ਮੰਗ ਕੀਤੀ ਜਾ ਸਕਦੀ ਹੈ ਅਤੇ ਏਜੰਟ ਸਮੇਂ-ਸਮੇਂ ਤੇ ਨਿਰਧਾਰਿਤ ਕੀਤੇ ਜਾਣ ਵਜੋਂ ਉਸ ਦੇ ਸਬੰਧ ਵਿੱਚ ਬੈਂਕ ਦੇ ਨਿਯਮਾਂ ਅਤੇ ਨਿਯਮਕਾਂ ਅਤੇ ਸ਼ਰਤਾਂ ਦੀ ਪਾਲਣਾ ਕਰੇਗਾ। ਪਰ ਬੈਂਕ ਨੂੰ ਅਜਿਹੇ ਏਜੰਟ ਨੂੰ ਲਾਕਰ ਤਕ ਪਹੁੰਚ ਦੀ ਆਗਿਆ ਦੇਣ ਦੁਆਰਾ ਕਿਸੇ ਵੀ ਸਮੇਂ ਤੇ ਜਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ ਅਤੇ ਨਾ ਹੀ ਬੈਂਕ ਕੋਈ ਦੇਣਦਾਰੀ ਕਰੇਗਾ ਅਤੇ ਕਿਰਾਏਦਾਰ ਲਾਕਰ ਦੇ ਸੰਚਾਲਨ ਦੇ ਸਬੰਧ ਵਿੱਚ, ਅਜਿਹੇ ਏਜੰਟ ਦੀਆਂ ਕਿਰਿਆਵਾਂ ਲਈ ਬੈਂਕ ਦੇ ਖਿਲਾਫ ਕੀਤੇ ਕੋਈ ਵੀ ਜਾਂ ਸਾਰੇ ਦਾਅਵਿਆਂ ਅਤੇ ਮੰਗਾਂ ਦੇ ਖਿਲਾਫ ਅਤੇ ਇਸ ਤੋਂ ਬੈਂਕ ਨੂੰ ਹਾਨੀਰਹਿਤ ਅਤੇ ਸੁਰੱਖਿਅਤ ਰੱਖੇਗਾ ਅਤੇ ਬੈਂਕ ਦਾ ਬਚਾਫ ਕਰੇਗਾ। ਬੈਂਕ ਇਸ ਦੀ ਸੂਝ ਤੇ ਲਾਕਰ ਤਕ ਅਜਿਹੇ ਏਜੰਟ ਨੂੰ ਪਹੁੰਚ ਦੀ ਆਗਿਆ ਦੇਣ ਤੋਂ ਇਨਕਾਰ ਵੀ ਕਰ ਸਕਦਾ ਹੈ।
- ਹਾਇਰਰ ਦੀ ਮੌਤ ਹੋਣ ਦੀ ਘਟਨਾ ਵਿੱਚ ਕਾਨੂੰਨੀ ਵਾਰਸ/ਨਾਮਜ਼ਦ ਵਿਅਕਤੀਆਂ ਨੂੰ ਲਾਕਰ ਦਾ ਸੰਚਾਲਨ ਕਰਨ ਲਈ ਹੱਕਦਾਰ ਕੀਤਾ ਜਾਵੇਗਾ, ਅਜਿਹੇ ਨਿਯਮਾਂ ਅਤੇ ਸ਼ਰਤਾਂ ਤੇ ਬੈਂਕ ਇਸ ਦੇ ਸਮਾਨ ਨੂੰ ਹਟਾਉਣ ਅਤੇ ਬੈਂਕ ਨੂੰ ਇਸ ਦੀ ਚਾਬੀ ਸਮਰਪਿਤ ਕਰਨ ਦੁਆਰਾ ਬੈਂਕ ਨੂੰ ਲਾਕਰ ਸਮਰਪਿਤ ਕਰਨ ਦਾ ਫੈਸਲਾ ਕਰ ਸਕਦਾ ਹੈ। ਬੈਂਕ ਨੂੰ ਨਾਮਜ਼ਦ ਵਿਅਕਤੀਆਂ/ਕਾਨੂੰਨੀ ਵਾਰਸਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਵਲੋਂ ਹੋਣ ਵਾਲੇ ਦਾਅਵਿਆਂ ਦੇ ਮਾਮਲੇ ਵਿੱਚ ਜਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ। ਜੇ ਕਿਰਾਏਦਾਰ ਲਾਕਰ ਦੇ ਸਮਾਨ ਨੂੰ ਪ੍ਰਾਪਤ ਕਰਨ ਲਈ ਬੈਂਕ ਦੇ ਨਾਮਜ਼ਦਗੀ ਦੇ ਨਿਯਮਾਂ ਦੇ ਤਹਿਤ ਕਿਸੇ ਵਿਅਕਤੀ/ਆਂ ਨੂੰ ਨਾਮਜ਼ਦ ਕਰਦਾ ਹੈ, ਤਾਂ ਸਮਾਨ ਨੂੰ ਨਾਮਜ਼ਦਗੀ ਦੀਆਂ ਹਿਦਾਇਤਾਂ ਦੇ ਮੁਤਾਬਕ ਪ੍ਰਦਾਨ ਕੀਤਾ ਜਾਵੇਗਾ।
- ਕਿਰਾਏਦਾਰ ਇਸ ਦੇ ਹਲਾਤ ਅਤੇ ਸਥਿਤੀ ਦਾ ਮੁਆਇਨਾ ਕਰਨ ਲਈ ਅਤੇ ਇਸ ਵਿੱਚ ਕੋਈ ਵੀ ਮੁਰੰਮਤ ਦਾ ਸਮਾਯੋਜਨ ਕਰਨ ਲਈ ਅਤੇ ਇਹ ਪਤਾ ਲਗਾਉਣ ਲਈ, ਕਿ ਲਾਕਰ ਦਾ ਉਪਯੋਗ ਇਸ ਦੇ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਹੁੰਦਾ ਹੈ, ਲੋੜ ਪੈਣ ਤੇ ਬੈਂਕ ਨੂੰ ਲਾਕਰ ਤਕ ਪਹੁੰਚ ਪ੍ਰਾਪਤ ਕਰਨ ਦੀ ਆਗਿਆ ਦੇਣਗੇ। ਪਰ ਬੈਂਕ ਨੂੰ ਇਸ ਦੇ ਸਮਾਨ ਬਾਰੇ ਕੋਈ ਵੀ ਗਿਆਨ ਨਾ ਹੋਣ ਵਜੋਂ ਨਹੀਂ ਸਮਝਿਆ ਜਾਵੇਗਾ ਜਾਂ ਬੈਂਕ ਇਸ ਦੇ ਸਮਾਨ ਲਈ ਜਿੰਮੇਵਾਰ ਨਹੀਂ ਹੋਵੇਗਾ।
- ਸਾਰੇ ਸਹਿਮਤ ਕਿਰਾਏ ਅਗਲੀ ਸੁਨਿਸ਼ਚਿਤ ਅਵਧੀ ਲਈ ਸੰਚਾਲਨ ਅਵਧੀ ਦੇ ਆਖਿਰੀ ਦਿਨ ਨੂੰ ਜਾਂ ਇਸ ਤੋਂ ਪਹਿਲੇ ਸਪੱਤੀ ਨਾਲ ਪਹਿਲਾਂ ਹੀ ਭੁਗਤਾਨਯੋਗ ਹਨ ਅਤੇ ਬੈਂਕ ਆਪਣੇ-ਆਪ ਨੂੰ ਲਾਕਰ ਤਕ ਪਹੁੰਚ ਤੋਂ ਮਨਾਹੀ ਕਰਨ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਦਾ ਹੈ। ਕੋਈ ਵੀ ਕਿਰਾਏ ਜਾਂ ਕੋਈ ਵੀ ਵਧੇਰੇ ਕਿਰਾਏ ਦਾ ਭੁਗਤਾਨ ਨਾ ਕਰਨ ਦੀ ਘਟਨਾ ਵਿੱਚ ਭਾਵੇਂ ਮੰਗ ਕੀਤੀ ਜਾਂਦੀ ਹੈ ਜਾਂ ਨਹੀਂ, ਬੈਂਕ ਕਿਰਾਏਦਾਰ ਨੂੰ ਕੋਈ ਵੀ ਹੋਰ ਹਵਾਲਾ ਦੇਣ ਤੋਂ ਬਿਨਾਂ ਬੈਂਕ ਕੋਲ ਕਿਰਾਏਦਾਰ ਦੇ ਖਾਤੇ ਵਿੱਚੋਂ ਅਜਿਹੇ ਕਿਰਾਏ ਦੀ ਰਕਮ ਨੂੰ ਡੈਬਿਟ ਕਰ ਸਕਦਾ ਹੈ (ਪਰ ਅਜਿਹਾ ਕਰਨ ਲਈ ਬਾਧਕਾਰੀ ਨਹੀਂ ਹੈ), ਜੋ ਇਸ ਦੁਆਰਾ ਉਦੋਂ ਕਦੇ ਵੀ ਉਪਰ ਕਹੇ ਜਾਣ ਵਜੋਂ ਉਸ/ਉਨ੍ਹਾਂ ਦੇ ਖਾਤੇ ਨੂੰ ਡੈਬਿਟ ਕਰਨ ਲਈ ਬੈਂਕ ਨੂੰ ਅਧਿਕਾਰ ਦਿੰਦੇ ਹਨ ਜਦੋਂ ਵੀ ਕਿਰਾਏ ਬਕਾਇਆ ਹੁੰਦੇ ਹਨ ਅਤੇ ਬੈਂਕ ਨੂੰ ਭੁਗਤਾਨਯੋਗ ਹੁੰਦੇ ਹਨ। ਕਿਰਾਏ ਦਾ ਬਕਾਇਆ ਪੂਰਾ ਭੁਗਤਾਨ ਕਰਨ ਤਕ 18% ਪ੍ਰਤੀ ਸਾਲਾਨਾ ਦੀ ਦਰ ਤੇ ਵਿਆਜ ਦੇ ਨਾਲ ਬੈਂਕ ਨੂੰ ਇੱਕ ਵਾਰੀ ਭੁਗਤਾਨ ਹੋਵੇਗਾ।
- ਲਾਕਰ ਦਾ ਕਿਰਾਇਆ ਸਮੇਂ-ਸਮੇਂ ਤੇ ਲਾਗੂ ਹੋਣ ਵਜੋਂ ਕਰ ਨੂੰ ਲਾਗੂ ਕਰੇਗਾ।
- ਬੈਂਕ ਹਮੇਸ਼ਾ ਇਸ ਦੇ ਸੰਪੂਰਨ ਨਿਰਦੇਸ਼ ਵਿੱਚ ਕਿਰਾਏ ਵਿੱਚ ਤਬਦੀਲੀ/ਵਾਧਾ ਕਰਨ ਲਈ ਹੱਕਦਾਰ ਹੋਵੇਗਾ ਅਤੇ ਕਿਰਾਏਦਾਰ ਬੈਂਕ ਦੁਆਰਾ ਫੈਸਲਾ ਲਿੱਤੀਆਂ ਅਜਿਹੀਆਂ ਮਿਤੀਆਂ ਤੋਂ ਉਸ ਦਾ ਭੁਗਤਾਨ ਕਰਨ ਲਈ ਦੇਣਦਾਰ ਹੋਵੇਗਾ।
- ਉਸ/ਉਨ੍ਹਾਂ ਦੁਆਰਾ ਲਿੱਤੇ ਗਏ ਲਾਕਰ ਦੇ ਸਬੰਧ ਵਿੱਚ ਗਾਹਕ ਦੀ ਚਾਬੀ ਹਾਇਰਰ ਨੂੰ ਦਿੱਤੀ ਜਾਵੇਗੀ। ਇਹ ਚਾਬੀ ਹਮੇਸ਼ਾ ਬੈਂਕ ਦੀ ਸੰਪੱਤੀ ਬਣੀ ਰਹੇਗੀ। ਮਾਸਟਰ ਚਾਬੀ ਹਮੇਸ਼ਾ ਬੈਂਕ ਦੇ ਕੋਲ ਹੋਵੇਗੀ। ਕਿਰਾਏਦਾਰ ਦੁਆਰਾ ਇਹ ਸਮਝਿਆ ਜਾਂਦਾ ਹੈ ਕਿ ਲਾਕਰ ਨੂੰ ਦੋਹਾਂ ਚਾਬੀਆਂ ਦੇ ਉਪਯੋਗ ਦੇ ਨਾਲ ਬੋਲਿਆ ਜਾ ਸਕਦਾ ਹੈ ਅਤੇ ਦੋਹਾਂ ਵਿੱਚੋਂ ਕਿਸੇ ਇੱਕ ਚਾਬੀ ਦੇ ਨਾਲ ਨਹੀਂ ਬੋਲਿਆ ਜਾ ਸਕਦਾ ਹੈ। ਅਤੇ ਮਾਸਟਰ ਚਾਬੀ ਦੀ ਲਾਕਰ ਨੂੰ ਬੰਦ ਕਰਨ ਲਈ ਲੋੜ ਨਹੀਂ ਹੁੰਦੀ ਹੈ। ਕਿਰਾਏਦਾਰ ਨੂੰ ਸਿਰਫ ਗਾਹਕ ਦੀ ਚਾਬੀ ਦੇ ਨਾਲ ਹੀ ਲਾਕਰ ਦਾ ਸੰਚਾਲਨ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਅਤੇ ਲਾਕਰ ਦੇ ਕਿਸੇ ਵੀ ਸੰਚਾਲਨ ਦੀ ਬੈਂਕ ਦੁਆਰਾ ਪ੍ਰਦਾਨ ਕੀਤੀ ਗਾਹਕ ਦੀ ਚਾਬੀ ਤੋਂ ਇਲਾਵਾ ਹੋਰ ਚਾਬੀ ਦੇ ਨਾਲ ਆਇਆ ਨਹੀਂ ਦਿੱਤੀ ਜਾਵੇਗੀ।
- ਜੇ ਗਾਹਕ ਦੀ ਚਾਬੀ ਨੂੰ ਕਿਰਾਏਦਾਰ ਦੁਆਰਾ ਗੁਆ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਬਿਨਾਂ ਕੋਈ ਦੇਰੀ ਕੀਤੇ ਲਿਖਤ ਵਿੱਚ ਬੈਂਕ ਨੂੰ ਚਾਬੀ ਦੇ ਗੁੰਮ ਹੋਣ ਬਾਰੇ ਸੂਚਨਾ ਦੇਣੀ ਚਾਹੀਦੀ ਹੈ ਅਤੇ ਬੈਂਕ ਨੂੰ ਐਵਰਾਈਆਰ/ਪੁਲਿਸ ਸ਼ਿਕਾਇਤ ਦੀ ਰਜੀਦ ਦੇ ਨਾਲ ਹਾਨੀ ਤੋਂ ਸੁਰੱਖਿਆ ਪ੍ਰਦਾਨ ਕਰਦੇ ਹੋਏ ਕਿਰਾਏਦਾਰ ਦੀ ਲਿਖਤ ਬੇਨਤੀ ਤੇ ਕਿਰਾਏਦਾਰ ਨੂੰ ਇੱਕ ਨਵੀਂ ਚਾਬੀ ਜਾਰੀ ਕੀਤੀ ਜਾ ਸਕਦੀ ਹੈ। ਬੈਂਕ ਓਪਨ ਪਰਕਿਰਿਆ ਲਈ ਲਾਕਰ ਵਾਲੀ ਸ਼ਾਖਾ ਵਿੱਚ ਸਾਰੇ ਕਿਰਾਏਦਾਰ ਮੌਜੂਦ ਹੋਣੇ ਚਾਹੀਦੇ ਹਨ। ਲਾਕਰ ਨੂੰ ਖੋਲ੍ਹਣ/ਤੋੜਣ ਲਈ ਗੁੰਮ ਹੋਰੀ ਚਾਬੀ ਨੂੰ ਬਦਲਣ ਲਈ, ਅਤੇ ਲਾਕ ਨੂੰ ਬਦਲਣ ਲਈ ਸਾਰੇ ਸ਼ੁਲਕਾਂ ਦਾ ਕਿਰਾਏਦਾਰ ਦੁਆਰਾ ਭੁਗਤਾਨ ਕੀਤਾ ਜਾਵੇਗਾ। ਲਾਕਰ, ਲਾਕ ਜਾਂ ਚਾਬੀ ਵਿੱਚ ਕੀਤੀਆਂ ਜਾਣ ਵਾਲੀਆਂ ਲੋੜੀਂਦੀਆਂ ਸਾਰੀਆਂ ਮੁਰੰਮਤਾਂ ਨੂੰ ਖਾਸਤਰ ਤੇ ਬੈਂਕ ਦੁਆਰਾ ਨਿਯੁਕਤ ਕੀਤੇ ਕਰਮਚਾਰੀ ਦੁਆਰਾ ਕੀਤਾ ਜਾਵੇਗਾ।
- ਕਿਰਾਏਦਾਰ ਨੂੰ ਉਸ/ਉਨ੍ਹਾਂ ਦੇ ਲਾਕਰ ਦੀ ਗਾਹਕ ਦੀ ਚਾਬੀ ਨੂੰ ਕਿਸੇ ਸੁਰੱਖਿਅਤ ਥਾਂ ਤੇ ਰੱਖਣ ਲਈ ਅਤੇ ਕਿਸੇ ਵੀ ਹੋਰ ਵਿਅਕਤੀ ਨੂੰ ਉਸ/ਉਨ੍ਹਾਂ ਦੇ ਲਾਕਰ ਅਤੇ/ਜਾਂ ਉਨ੍ਹਾਂ ਦੇ ਪਾਸਵਰਡ (ਜੋ ਕੋਈ ਦਿੱਤਾ ਜਾਂਦਾ ਹੈ) ਦੀ ਸੰਖਿਆ ਦਾ ਖੁਲਾਸਾ ਨਾ ਕਰਨ ਅਤੇ ਉਸ/ਉਨ੍ਹਾਂ ਦੇ ਉਚਿਤ ਤੌਰ ਤੇ ਅਧਿਕਾਰਤ ਏਜੰਟ (ਜੋ ਨਿਯੁਕਤ ਕੀਤਾ ਜਾਂਦਾ ਹੈ) ਤੋਂ ਇਲਾਵਾ ਕਿਸੇ ਵੀ ਹੋਰ ਵਿਅਕਤੀ ਨੂੰ ਗਾਹਕ ਦੀ ਚਾਬੀ ਨਾ ਦੇਣ ਲਈ ਵੀ ਸਾਵਧਾਨ ਕੀਤਾ ਜਾਂਦਾ ਹੈ। ਕਿਰਾਏਦਾਰ ਗਾਹਕ ਦੀ ਚਾਬੀ ਦੀ ਪ੍ਰਾਪਤੀ ਦੀ ਰਜੀਦ ਸਵੀਕਾਰ ਕਰੇਗਾ ਅਤੇ ਇਸ ਇਕਰਾਰਨਾਮੇ ਦੀ ਸਮਾਪਤੀ ਤੇ ਬੈਂਕ ਨੂੰ ਉਹ ਸਮਰਪਿਤ ਕਰੇਗਾ।
- ਸਾਰੇ ਕਿਰਾਏਦਾਰ ਨੂੰ ਲਾਕਰ ਸਮਰਪਿਤ ਕਰਨ ਲਈ ਲਾਕਰ ਵਾਲੀ ਸ਼ਾਖਾ ਵਿੱਚ ਲਾਜ਼ਮੀ ਤੌਰ ਤੇ ਮੌਜੂਦ ਹੋਣ ਦੀ ਲੋੜ ਹੁੰਦੀ ਹੈ।
- ਕਿਰਾਏਦਾਰ ਕੋਲ ਲਾਕਰ ਵਿੱਚ ਸੰਪੱਤੀ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਪਰ ਇਸ ਦੇ ਉਪਭੋਗਤਾ ਦਾ ਅਤੇ ਇਸ ਇਕਰਾਰਨਾਮੇ ਦੇ ਜਾਰੀ ਰਹਿਣ ਦੇ ਦੌਰਾਨ ਇਸ ਤਕ ਪਹੁੰਚ ਦਾ ਸਿਰਫ ਇੱਕ ਖਾਸ ਅਧਿਕਾਰ ਹੋਵੇਗਾ ਅਤੇ ਇਸ ਦੇ ਨਿਯਮਾਂ ਅਤੇ ਸ਼ਰਤਾਂ ਦੇ ਮੁਤਾਬਕ ਹੋਵੇਗਾ। ਕਿਰਾਏਦਾਰ ਲਾਕਰ ਜਾਂ ਇਸ ਦੇ ਕਿਸੇ ਵੀ ਹਿੱਸੇ ਨੂੰ ਸਪੁਰਦ, ਟ੍ਰਾਂਸਫਰ ਜਾਂ ਅੱਗੋਂ ਕਿਰਾਏ ਦੇ ਨਹੀਂ ਦੇਵੇਗਾ, ਦਸਤਾਵੇਜ਼ਾਂ, ਜੇਵਰ ਜਾਂ ਹੋਰ ਕੀਮਤੀ ਚੀਜ਼ਾਂ ਨੂੰ ਰੱਖਣ ਤੋਂ ਇਲਾਵਾ ਕੋਈ ਵੀ ਹੋਰ ਉਦੇਸ਼ ਲਈ ਉਪਯੋਗ ਕੀਤੇ ਜਾਣ ਲਈ ਇਸ ਨੂੰ ਆਗਿਆ ਨਹੀਂ ਦੇਵੇਗਾ ਅਤੇ ਕੋਈ ਵੀ ਵਿਸਫੋਟ ਜਾਂ ਵਿਨਾਸ਼ਕਾਰੀ ਜਾਂ ਆਤਮਕ ਪ੍ਰਕਿਰਤੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਸੰਪੱਤੀ ਨੂੰ ਰੱਖਣ ਲਈ ਉਸ ਦਾ ਉਪਯੋਗ ਨਹੀਂ ਕਰੇਗਾ ਜੋ ਬੈਂਕ ਦੀ ਰਾਏ ਵਿੱਚ ਰੁਕਾਵਟ ਹੈ/ਬਣ ਗਈ ਹੈ। ਹਾਇਰਰ ਬੈਂਕ ਨੂੰ ਇਸ ਪ੍ਰਾਵਧਾਨ ਦੀ ਉਲੰਘਣਾ ਵਿੱਚ ਕਿਰਾਏਦਾਰ ਦੁਆਰਾ ਲਾਕਰ ਦੇ ਉਪਯੋਗ ਦੇ ਕਰਕੇ ਬੈਂਕ ਦੇ ਖਿਲਾਫ, ਇਸ ਦੁਆਰਾ ਰੱਖੇ ਜਾਂ ਕੀਤੇ ਗਏ ਕੋਈ ਵੀ ਮੰਗ, ਦਾਅਵੇ, ਹਾਨੀ, ਨੁਕਸਾਨ, ਲਾਗਤਾਂ ਅਤੇ ਖਰਚਿਆਂ ਦੇ ਖਿਲਾਫ ਸੁਰੱਖਿਅਤ ਰੱਖਣਗੇ। ਕਿਰਾਏਦਾਰ ਇਹ ਪਤਾ ਲਗਾਉਣ ਲਈ ਕਿ ਉਪਰ ਦਿੱਤੀ ਸ਼ਰਤ ਨੂੰ ਪੂਰਾ ਕੀਤਾ ਜਾਂਦਾ ਹੈ, ਲਾਕਰ ਦੇ ਸਮਾਨ ਦੀ ਜਾਂਚ ਕਰਨ ਲਈ ਇਸ ਨੂੰ ਆਗਿਆ ਦੇਵੇਗਾ ਜਦੋਂ ਵੀ ਬੈਂਕ ਦੁਆਰਾ ਮੰਗ ਕੀਤੀ ਜਾਂਦੀ ਹੈ।

ਸਿਰਫ ਦਫਤਰੀ ਉਪਯੋਗ ਲਈ ਹੀ

ਰਿਕਵਰ ਕੀਤਾ ਪ੍ਰੋ-ਰਾਟਾ ਕਿਰਾਇਆ (ਰੁ.)	ਇਸ ਨੂੰ ਪ੍ਰਾਪਤ ਕੀਤਾ: ਇਸ ਨੂੰ ਸੀਪੀਯੂ ਤੇ ਭੇਜਿਆ ਗਿਆ:	ਇਸ ਦੁਆਰਾ ਅਧਿਕਾਰਤ ਅਤੇ ਪੁਸ਼ਟੀ ਕੀਤੀ ਗਈ:	ਐਸਡੀਬੀ ਸੰਖਿਆ:	ਪੁਸ਼ਟੀਕ੍ਰਿਤ ਹਸਤਾਖਰ (ਛੋਟੇ ਹਸਤਾਖਰ):	ਲਾਕਰ ਦੇ ਰਖਵਾਲੇ ਦਾ ਨਾਂ, ਹਸਤਾਖਰ ਅਤੇ ਮੁਲ. ਕੋਡ	ਸ਼ਾਖਾ ਪ੍ਰਬੰਧਕ/ਬਿਕਾਪ ਦਾ ਨਾਂ, ਹਸਤਾਖਰ ਅਤੇ ਮੁਲ. ਕੋਡ
-----------------------------------	--	--------------------------------------	---------------	-----------------------------------	--	---

- ਕੋਈ ਵੀ ਹੋਰ ਉਪਾਅ ਦੇ ਪ੍ਰਤੀ ਪੱਖਪਾਤ ਤੋਂ ਬਿਨਾਂ, ਜੋ ਕਿ ਬੈਂਕ ਕੋਲ ਕਿਰਾਏਦਾਰ ਦੇ ਖਿਲਾਫ ਹੋ ਸਕਦੇ ਹਨ, ਬੈਂਕ ਦੇ ਏਕਲ ਵਿਕਲਪ ਤੇ, ਲਾਕਰ ਦਾ ਉਪਯੋਗ ਕਰਨ ਲਈ ਕਿਰਾਏਦਾਰ ਦੇ ਸਾਰੇ ਅਧਿਕਾਰਾਂ ਨੂੰ ਕਿਰਾਏ ਅਤੇ ਕੋਈ ਵੀ ਹੋਰ ਦੇਣਯੋਗ ਸ਼ੁਲਕਾਂ ਅਤੇ ਭੁਗਤਾਨਯੋਗ ਰਕਮਾਂ ਦਾ ਭੁਗਤਾਨ ਨਾ ਕਰਨ ਤੇ, ਜਾਂ ਕਿਰਾਏਦਾਰ ਦੁਆਰਾ ਇਸ ਦੀ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਨ ਤੇ ਜਬਰ ਕਰ ਲਿੱਤਾ ਜਾਵੇਗਾ ਭਾਵੇਂ ਮੰਗ ਕੀਤੀ ਜਾਂਦੀ ਹੈ ਜਾਂ ਨਹੀਂ ਅਤੇ ਬੈਂਕ ਵਿਕਰੀ ਦੀ ਪਰਕਿਰਿਆਵਾਂ ਤੋਂ ਬਾਹਰ, ਉਪਰ ਦੇ ਸਬੰਧ ਵਿੱਚ ਕਿਰਾਏ ਦੇ ਬਕਾਇਆ ਅਤੇ/ਜਾਂ ਹੋਰ ਸ਼ੁਲਕਾਂ, ਖਰਚਿਆਂ ਦੇ ਪ੍ਰਤੀ ਇਸ ਦੀ ਦੇਣਦਾਰੀਆਂ ਨੂੰ ਵਸੂਲ ਕਰਨ ਅਤੇ ਸਮਾਜਕ ਨੀਲਾਮੀ ਜਾਂ ਨਿਜੀ ਸਮਝੌਤੇ ਦੁਆਰਾ ਇਸ ਦੇ ਸਾਰੇ ਜਾਂ ਕੋਈ ਵੀ ਸਮਾਨ ਦੀ ਵਿਕਰੀ ਕਰਨ ਅਤੇ ਲਾਕਰ ਨੂੰ ਤੋੜ ਕੇ ਖੋਲ੍ਹਣ ਲਈ ਹਾਇਰਰ ਦੇ ਪਿਛਲੇ ਗਿਆਤ ਪਤੇ ਤੇ ਪੰਨੀਕ੍ਰਿਤ ਡਾਕ ਦੁਆਰਾ ਵਾਪਸੀ ਦੀ ਸੂਚਨਾ ਦੇਣ ਤੋਂ ਪਹਿਲਾਂ ਤੀਹ ਦਿਨਾਂ ਬਾਅਦ ਅਜ਼ਾਦ ਹੋਵੇਗਾ ਅਤੇ ਇਸ ਤੋਂ ਬਾਅਦ ਜੇ ਕੋਈ ਵੀ ਵਾਧੂ ਪੈਸੇ ਉਪਲਬਧ ਹਨ ਜਾਂ ਕੋਈ ਸਮਾਨ ਬੰਦ ਜਾਂਦਾ ਹੈ, ਤਾਂ ਬੈਂਕ ਪਾਸਲ ਜਾਂ ਹੋਰ ਉਚਿਤ ਤਰੀਕੇ ਦੁਆਰਾ ਅਜਿਹੇ ਸਮਾਨ ਨੂੰ ਉਨ੍ਹਾਂ ਦੇ ਪੰਨੀਕ੍ਰਿਤ ਪਤੇ ਤੇ ਹਾਇਰਰ ਨੂੰ ਅੱਗੇ ਭੇਜ ਸਕਦਾ ਹੈ ਜਾਂ ਅਜਿਹੇ ਵਾਧੂ ਪੈਸੇ ਨੂੰ ਉਸ/ਉਨ੍ਹਾਂ ਦੇ ਜੇਖਮ ਅਤੇ ਜਿੰਮੇਵਾਰੀ ਤੇ ਪੇਅ ਆਰਡਰ ਜਾਂ ਡਿਮਾਂਡ ਦੁਆਰਾ ਭੇਜ ਸਕਦਾ ਹੈ ਜਾਂ ਇਸ ਨੂੰ ਅਜਿਹੇ ਹੋਰ ਲਾਕਰ ਜਾਂ ਅਜਿਹੇ ਕਿਰਾਏ ਦੇ ਭੁਗਤਾਨਯੋਗ ਵਾਲੇ ਸਥਾਨ ਤੇ ਉਸ ਨੂੰ ਕਾਇਮ ਰੱਖ ਅਤੇ ਸੰਭਾਲ ਸਕਦਾ ਹੈ ਜਾਂ ਇਸ ਤੇ ਕੋਈ ਵੀ ਵਿਆਜ ਦਾ ਭੁਗਤਾਨ ਕਰਨ ਤੋਂ ਬਿਨਾਂ ਖਾਤੇ ਵਿੱਚ ਰੱਖ ਸਕਦਾ ਹੈ ਜਿਵੇਂ ਕਿ ਬੈਂਕ ਨੂੰ ਉਚਿਤ ਲੱਗ ਸਕਦਾ ਹੈ। ਜੇ ਲਾਕਰ ਦਾ ਇੱਕ ਸਾਲ ਤੋਂ ਜ਼ਿਆਦਾ ਸਮੇਂ ਲਈ ਸੰਚਾਲਨ ਨਹੀਂ ਹੁੰਦਾ ਹੈ, ਤਾਂ ਬੈਂਕ ਇਸ ਦੀ ਏਕਲ ਸੂਝ ਤੇ ਲਾਕਰ ਦੀ ਵੰਡ ਨੂੰ ਰੱਦ ਕਰ ਸਕਦਾ ਹੈ ਅਤੇ ਲਾਕਰ ਨੂੰ ਖੋਲ ਸਕਦਾ ਹੈ, ਭਾਵੇਂ ਜੇ ਕਿਰਾਏ ਦਾ ਨੇਮਤ ਤੌਰ ਤੇ ਭੁਗਤਾਨ ਕੀਤਾ ਜਾਂਦਾ ਹੈ।
- ਹੇਠਾਂ ਵਿੱਚੋਂ ਕੋਈ ਵੀ ਪੱਖ ਇਸ ਇਕਰਾਰਨਾਮੇ ਨੂੰ ਸਮਾਪਤ ਕਰਨ ਲਈ ਅਜਿਹੇ ਇਰਾਦੇ ਬਾਰੇ, ਉਸ ਮਿਤੀ ਤੋਂ ਪਹਿਲਾਂ ਜਦੋਂ ਕਿਰਾਏਦਾਰੀ ਦੀ ਸਹਿਮਤ ਅਵਧੀ ਸਮਾਪਤ ਹੁੰਦੀ ਹੈ, ਪਿਛਲੇ ਲਿਖਤੀ ਨੋਟਿਸ ਤੇ ਹੋਰ ਤੀਹ ਦਿਨ ਪ੍ਰਦਾਨ ਕਰਨ ਤੇ ਇਸ ਇਕਰਾਰਨਾਮੇ ਨੂੰ ਸਮਾਪਤ ਕਰ ਸਕਦਾ ਹੈ ਅਤੇ ਕਿਰਾਏਦਾਰ ਨੋਟਿਸ ਦੀ ਮਿਆਦ ਸਮਾਪਤੀ ਦੇ ਦਿਨ ਨੂੰ ਜਾਂ ਇਸ ਤੋਂ ਪਹਿਲਾਂ ਬੈਂਕ ਨੂੰ ਲਾਕਰ ਦੀ ਗਾਹਕ ਵਾਲੀ ਚਾਬੀ ਸਮਰਪਿਤ ਕਰਣਗੇ। ਇਕਰਾਰਨਾਮੇ ਦੀ ਸਮਾਪਤੀ ਹੋਣ ਤੇ ਹਾਇਰਰ ਦੁਆਰਾ ਪਹਿਲਾਂ ਤੋਂ ਭੁਗਤਾਨ ਕੀਤੇ ਅਫਵਾਜ਼ ਕਿਰਾਏ ਦੇ ਕੋਈ ਵੀ ਰਿਫੰਡ ਨੂੰ ਬੈਂਕ ਦੁਆਰਾ ਨਹੀਂ ਕੀਤਾ ਜਾਵੇਗਾ।
- ਜੇ ਉਪਰ ਕਹੇ ਜਾਣ ਵਜੋਂ ਕੋਈ ਵੀ ਅਜਿਹਾ ਨੋਟਿਸ ਨਹੀਂ ਦਿੱਤਾ ਗਿਆ ਹੋਵੇਗਾ ਅਤੇ ਗਾਹਕ ਦੀ ਚਾਬੀ ਨੂੰ ਕਿਰਾਏਦਾਰ ਦੁਆਰਾ ਵਾਪਸ ਨਹੀਂ ਕੀਤਾ ਜਾਂਦਾ ਹੈ, ਤਾਂ ਲਾਕਰ ਦੀ ਕਿਰਾਏਦਾਰੀ ਦਾ ਬੈਂਕ ਦੇ ਵਿਕਲਪ ਤੇ ਕਿਰਾਏਦਾਰੀ ਦੀ ਸਹਿਮਤ ਅਵਧੀ ਦੀ ਮਿਆਦ ਸਮਾਪਤੀ ਦੀ ਮਿਤੀ ਤੋਂ ਬਾਅਦ ਨਵੀਨੀਕਰਨ ਕੀਤਾ ਜਾ ਸਕਦਾ ਹੈ ਪਰ ਇਹ ਸਥਿਤੀ ਉਸ ਸਮੇਂ ਦੇ ਦੌਰਾਨ ਉਪਲਬਧ ਬੈਂਕ ਦੇ ਅਧਿਕਾਰਾਂ ਨਾਲ ਪੱਖਪਾਤ ਤੋਂ ਬਿਨਾਂ ਹੈ।
- ਗੰਭੀਰ ਜਾਂ ਤਤਕਾਲ ਲੋੜ ਦੇ ਕਾਰਨ ਲਈ, ਬੈਂਕ ਅਜਿਹੀ ਅਵਧੀ ਲਈ ਵੇਲਟ ਨੂੰ ਬੰਦ ਕਰਨ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਦਾ ਹੈ ਜਿਵੇਂ ਕਿ ਇਸ ਨੂੰ ਜ਼ਰੂਰੀ ਸਮਝਿਆ ਜਾ ਸਕਦਾ ਹੈ ਅਤੇ ਕਿਰਾਏਦਾਰ ਨੂੰ ਕੋਈ ਵੀ ਪਿਛਲੀ ਸੂਚਨਾ ਤੋਂ ਬਿਨਾਂ ਲਾਕਰ ਤਕ ਪਹੁੰਚ ਪ੍ਰਾਪਤ ਕਰਨ ਤੋਂ ਇਨਕਾਰ ਕਰ ਸਕਦਾ ਹੈ ਅਤੇ ਜਾਂ ਉਨ੍ਹਾਂ ਦੇ ਲਾਕਰ ਦੇ ਸਮਾਨ ਨੂੰ ਤੁਰੰਤ ਕੱਢਣ ਲਈ ਕਿਰਾਏਦਾਰ ਨੂੰ ਬੁਲਾ ਸਕਦਾ ਹੈ ਅਤੇ ਕਿਰਾਏਦਾਰ ਉਨ੍ਹਾਂ ਸਾਰੇ ਸਿੱਟਿਆਂ ਲਈ ਜਿੰਮੇਵਾਰ ਹੋਣਗੇ ਜੋ ਇਸ ਪ੍ਰਾਵਧਾਨ ਦੇ ਗੈਰ-ਅਨੁਪਾਲਣ ਦੇ ਕਰਕੇ ਪੈਦਾ ਹੋ ਸਕਦੇ ਹਨ।
- ਬੈਂਕ ਨੂੰ ਲਾਕਰ ਦਾ ਸੰਚਾਲਨ ਕਰਨ ਲਈ ਦਰਵਾਜ਼ਿਆਂ ਜਾਂ ਤਾਲਿਆਂ ਦੀ ਵਿਫਲਤਾ ਦੇ ਕਾਰਨ ਕੋਈ ਵੀ ਦੇਰੀ ਤੋਂ ਜਿੱਟਾ ਹੋਣ ਜਾਂ ਪੈਦਾ ਹੋਣ ਵਾਲੀ ਕੋਈ ਵੀ ਨਸ਼ਟਤਾ ਜਾਂ ਹਾਨੀ ਲਈ ਵੀ ਜਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ।
- ਬੈਂਕ ਕੋਲ ਕਿਸੇ ਵੀ ਕਾਨੂੰਨ ਦੁਆਰਾ ਉਨ੍ਹਾਂ ਵਿੱਚ ਅਧਿਕ੍ਰਿਤ ਸ਼ਕਤੀਆਂ ਦੇ ਜਾਂ ਕਾਨੂੰਨੀ ਅਦਾਲਤ ਦੇ ਆਦੇਸ਼ਾਂ ਦੇ ਉਪਯੋਗ ਵਿੱਚ ਕਿਸੇ ਵੀ ਵਿਅਕਤੀ ਨੂੰ ਇਸ ਦਾ ਸਮਾਨ ਅਤੇ ਲਾਕਰ ਦਾ ਕਬਜ਼ਾ ਦੇਣ ਅਤੇ/ਜਾਂ ਲਾਕਰ ਨੂੰ ਤੋੜ ਕੇ ਖੋਲ੍ਹਣ/ਦਿੱਟਵੀਰੀ ਲੈਣ ਦਾ ਸੰਪੂਰਨ ਅਧਿਕਾਰ ਹੋਵੇਗਾ ਅਤੇ ਅਜਿਹੀ ਘਟਨਾ ਵਿੱਚ ਬੈਂਕ ਨੂੰ ਲਾਕਰ ਦੇ ਸਮਾਨ ਲਈ ਕੋਈ ਵੀ ਹਾਨੀ ਜਾਂ ਨੁਕਸਾਨ ਲਈ ਜਿੰਮੇਵਾਰ ਨਹੀਂ ਠਹਿਰਾਇਆ ਜਾਵੇਗਾ।
- ਕਿਰਾਏਦਾਰ ਦੇ ਪਤੇ ਵਿੱਚ ਕੋਈ ਵੀ ਤਬਦੀਲੀ ਬਾਰੇ ਕੋਈ ਵੀ ਦੇਰੀ ਕਰਨ ਤੋਂ ਬਿਨਾਂ ਹਾਇਰਰ ਦੁਆਰਾ ਲਿਖਤੀ ਵਿੱਚ ਬੈਂਕ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਬੈਂਕ ਦੀਆਂ ਕਿਤਾਬਾਂ ਵਿੱਚ ਰਿਕਾਰਡ ਕੀਤੇ ਜਾਣ ਵਜੋਂ ਹਾਇਰਰ ਦੇ ਪੰਨੀਕ੍ਰਿਤ ਪਤੇ ਤੇ ਡਾਕ ਰਾਹੀਂ ਬੈਂਕ ਦੁਆਰਾ ਭੇਜੇ ਗਏ ਸੰਚਾਰ ਦੇ ਕਿਸੇ ਨੋਟਿਸ ਨੂੰ ਉਚਿਤ ਢੰਗ ਨਾਲ ਸੇਵਾ ਪ੍ਰਦਾਨ ਕੀਤੇ ਜਾਣ ਵਜੋਂ ਸਮਝਿਆ ਜਾਵੇਗਾ।
- ਇਸ ਇਕਰਾਰਨਾਮੇ ਦੇ ਜਾਰੀ ਰਹਿਣ ਦੇ ਦੌਰਾਨ, ਬੈਂਕ ਲਾਕਰ ਦੇ ਸਮਾਨ ਦੀ ਕੋਈ ਵੀ ਹਾਨੀ ਜਾਂ ਖਰਾਬੀ ਜਾਂ ਨਸ਼ਟਤਾ ਲਈ ਜਿੰਮੇਵਾਰ ਜਾਂ ਕਸੂਰਵਾਰ ਨਹੀਂ ਹੋਵੇਗਾ ਭਾਵੇਂ ਇਸ ਦਾ ਕਾਰਨ ਮਹਿੰ, ਅੱਗ, ਹੜ੍ਹ, ਭੂਚਾਲ, ਬਿਜਲੀ ਚਮਕਣ, ਸਿਵਲ ਖਲਬਲੀ, ਲੜਾਈ, ਦੰਗਾ ਜਾਂ ਬੈਂਕ ਦੇ ਨਿਯੰਤ੍ਰਣ ਵਿੱਚ ਨਾ ਹੋਣ ਵਾਲੇ ਕੋਈ ਵੀ ਹੋਰ ਕਾਰਨ ਕਰਕੇ ਹੁੰਦੀ ਹੈ ਅਤੇ ਉਹ ਲਾਕਰ ਤੋਂ ਬਾਹਰ ਕਿਸੇ ਵੀ ਸਮਾਨ ਨੂੰ ਛੱਡਣ ਦੁਆਰਾ ਕਿਰਾਏਦਾਰ ਦੀ ਕੋਈ ਵੀ ਹਾਨੀ ਲਈ ਵੀ ਦੇਣਦਾਰ ਜਾਂ ਜਿੰਮੇਵਾਰ ਨਹੀਂ ਹੋਵੇਗਾ।
- ਇਸ ਨੂੰ ਸਪਸ਼ਟ ਤੌਰ ਤੇ ਸਮਝ ਲਿੱਤਾ ਗਿਆ ਹੈ ਕਿ ਬੈਂਕ ਅਤੇ ਕਿਰਾਏਦਾਰ ਦੇ ਵਿੱਚ ਦਾ ਰਿਸ਼ਤਾ ਹਾਇਰਰ ਅਤੇ ਹਾਇਰੀ ਦੇ ਸਮਾਨ ਹੋਵੇਗਾ ਅਤੇ ਬੈਂਕ ਅਤੇ ਗਾਹਕ ਦੇ ਸਮਾਨ ਨਹੀਂ ਹੋਵੇਗਾ।
- ਦੇਣਯੋਗ ਪਰ ਭੁਗਤਾਨ ਨਾ ਕੀਤੇ ਸਾਰੇ ਪੈਸਿਆਂ ਦੀ ਪ੍ਰਾਪਤੀ ਕਰਨ ਵਿੱਚ ਅਜਿਹੀ ਸੰਪੱਤੀ ਜਾਂ ਇਸ ਦੇ ਕਿਸੇ ਹਿੱਸੇ ਦੀ ਵਿਕਰੀ ਕਰਨ ਦੀ ਸ਼ਕਤੀ ਬੈਂਕ ਕੋਲ ਹੋਣ ਦੇ ਨਾਲ ਇਸ ਦੇ ਤਹਿਤ ਕਿਰਾਏਦਾਰ ਤੋਂ ਦੇਣਯੋਗ ਸਾਰੇ ਪੈਸਿਆਂ ਲਈ ਇੱਕ ਆਮ ਅਧਿਕਾਰ ਦੇ ਅਧੀਨ ਲਾਕਰ ਵਿਚਲੀ ਸਾਰੀ ਸੰਪੱਤੀ ਨੂੰ ਬੈਂਕ ਦੁਆਰਾ ਪ੍ਰਾਪਤ ਕੀਤਾ ਅਤੇ ਇਸ ਨੂੰ ਰੱਖਿਆ ਜਾਂਦਾ ਹੈ।
- ਸੰਦਰਭ ਬੈਂਕ ਅਜਿਹੀਆਂ ਸਾਰੀਆਂ ਆਮ ਸਾਵਧਾਨੀਆਂ ਨੂੰ ਵਰਤੇਗਾ ਜੋ ਕਿ ਇਸ ਨੂੰ ਆਪਣੀ ਏਕਲ ਰਾਏ ਵਿੱਚ ਉਚਿਤ ਲੱਗ ਸਕਦੀਆਂ ਹਨ, ਇਹ ਲਾਕਰ ਵਿੱਚ ਜਮਾਂ ਕੀਤੇ ਸਮਾਨ ਨੂੰ ਹੋਰੀ ਕਿਸੇ ਵੀ ਤਰ੍ਹਾਂ ਦੀ ਹਾਨੀ ਜਾਂ ਨਸ਼ਟਤਾ ਦੀ ਦੇਣਦਾਰੀ ਜਾਂ ਜਿੰਮੇਵਾਰੀ ਨੂੰ ਸਵੀਕਾਰ ਨਹੀਂ ਕਰਦਾ ਹੈ। ਇਸ ਦੇ ਮੁਤਾਬਕ ਕਿਰਾਏਦਾਰ ਨੂੰ ਬੈਂਕ ਕੋਲ ਲਾਕਰ ਵਿੱਚ ਜਮਾਂ ਕੀਤੇ ਕੀਮਤੀ ਸਮਾਨ ਦਾ ਬੀਮਾ ਕਰਨ ਦੀ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਸਲਾਹ ਦਿੱਤੀ ਜਾਂਦੀ ਹੈ।
- ਕਿਰਾਏਦਾਰ ਅਜਿਹੇ ਨਿਯਮਾਂ ਅਤੇ ਨਿਯਮਕਾਂ ਦੀ ਪਾਲਣਾ ਕਰਨ ਲਈ ਰਾਬੀ ਹੁੰਦੇ ਹਨ ਜਿਨ੍ਹਾਂ ਨੂੰ ਬੈਂਕ ਸਮੇਂ-ਸਮੇਂ ਤੇ ਨਿਰਧਾਰਿਤ ਕਰ ਸਕਦਾ ਹੈ ਅਤੇ ਕਿਰਾਏਦਾਰ ਦੁਆਰਾ ਲਾਕਰ ਦੇ ਕਿਰਾਏ ਲਈ ਆਪਣਾ ਸਕਦਾ ਹੈ।
- ਕਿਰਾਏਦਾਰ ਸਾਰੀ ਅਤੇ ਕੋਈ ਵੀ ਹਾਨੀ, ਨਸ਼ਟਤਾਵਾਂ, ਲਾਗਤਾਂ, ਖਰਚਿਆਂ, ਕਿਰਿਆਵਾਂ, ਕਾਰਵਾਈਆਂ ਤੋਂ ਬੈਂਕ ਨੂੰ ਹਾਨੀ ਤੋਂ ਸੁਰੱਖਿਅਤ ਕਰੇਗਾ ਅਤੇ ਬੈਂਕ ਨੂੰ ਹਾਨੀ ਤੋਂ ਸੁਰੱਖਿਅਤ ਰੱਖੇਗਾ ਅਤੇ ਹਰ ਵੇਲੇ ਹਾਨੀਰਹਿਤ ਬਚਾਅ ਕਰੇਗਾ ਜਿਨ੍ਹਾਂ ਨੂੰ ਕਿਰਾਏਦਾਰ ਦੁਆਰਾ ਇਸ ਦੇ ਕੋਈ ਵੀ ਨਿਯਮਾਂ ਅਤੇ ਸ਼ਰਤਾਂ ਦੀ ਕੋਈ ਵੀ ਉਲੰਘਣਾ ਦੇ ਕਾਰਨਾਂ ਦੁਆਰਾ ਬੈਂਕ ਦੇ ਖਿਲਾਫ ਕੀਤਾ/ਭੱਲਿਆ ਜਾਂ ਕੀਤਾ/ਉਸ ਦੁਆਰਾ ਲਿੱਤਾ ਜਾ ਸਕਦਾ ਹੈ।
- ਇਸ ਦੇ ਤਹਿਤ ਪੈਦਾ ਹੋਣ ਵਾਲੇ ਸਾਰੇ ਮਸਲਿਆਂ/ਸਮੱਸਿਆਵਾਂ ਲਈ ਅਤੇ ਲਾਕਰ ਦੇ ਕਿਰਾਏ ਦੇ ਉਦੇਸ਼ ਲਈ, ਇਸ ਵਿੱਚ ਪੱਖ ਭਾਰਤ ਵਿੱਚ ਮਹਾਰਾਸ਼ਟਰ ਰਾਜ ਵਿੱਚ ਮੁੰਬਈ ਵਿਖੇ ਅਦਾਲਤਾਂ ਦੇ ਖਾਸ ਨਿਆਂ-ਖੇਤਰ ਵਿੱਚ ਉਨ੍ਹਾਂ ਨੂੰ ਪੇਸ਼ ਕਰਦੇ ਹਨ।
- ਲਾਕਰ ਦੀ ਵੰਡ ਦੇ ਸਮੇਂ ਤੇ ਇਸ ਦੀ ਏਕਲ ਸੂਝ ਤੇ ਬੈਂਕ ਸੰਯੁਕਤ ਕਿਰਾਏਦਾਰ ਤੋਂ ਲਾਕਰ ਦੇ ਕਿਰਾਏ ਦੇ ਭੁਗਤਾਨ ਦੇ ਪ੍ਰਤੀ ਸਿਕਿਓਰਿਟੀ ਵਜੋਂ ਨਿਸ਼ਚਿਤ ਜਮਾਂ ਹਾਸਲ ਕਰੇਗਾ। ਬੈਂਕ ਕੋਲ ਏਕਲ ਕਿਰਾਏਦਾਰ ਦੁਆਰਾ ਲਾਕਰ ਦੇ ਕਿਰਾਏ ਦਾ ਭੁਗਤਾਨ ਨਾ ਕਰਨ ਤੇ ਕਥਿਤ ਨਿਸ਼ਚਿਤ ਜਮਾਂ ਨੂੰ ਅਧਿਕਾਰ ਵਿੱਚ ਲੈਣ ਅਤੇ ਇਸ ਨੂੰ ਤੋੜਣ ਦਾ ਅਧਿਕਾਰ ਹੋਵੇਗਾ।
- ਅਸੀਂ ਪੁਸ਼ਟੀ ਕਰਦੇ ਹਾਂ ਕਿ ਅਸੀਂ ਇਸ ਇਕਰਾਰਨਾਮੇ ਦੀ ਨਕਲ ਪ੍ਰਾਪਤ ਕੀਤੀ ਹੈ।